

ਕੈਂਸਰ ਦੇ ਮਰੀਜ਼ਾਂ ਲਈ ਕੋਵਿਡ-19 ਦਾ ਇਲਾਜ

Covid-19 Treatments for People with Cancer

ਪਿਆਰੇ ਮਰੀਜ਼,

ਕੈਂਸਰ ਦੇ ਮਰੀਜ਼ਾਂ ਨੂੰ ਪੇਚੀਦਗੀਆਂ ਹੋ ਸਕਦੀਆਂ ਹਨ ਅਤੇ ਕੋਵਿਡ-19 (COVID-19) ਕਾਰਨ ਮੰਦੇ ਅਸਰ ਵੀ ਹੋ ਸਕਦੇ ਹਨ। ਬੀ ਸੀ ਵਿੱਚ ਕੋਵਿਡ-19 ਦਾ ਇਲਾਜ ਉਪਲਬਧ ਹੈ ਅਤੇ ਅਜਿਹੇ ਵਿਅਕਤੀ, ਜਿੰਨ੍ਹਾਂ ਨੂੰ ਯਕੀਨੀ ਤੌਰ ਤੇ ਕੋਵਿਡ-19 ਹੋਵੇ, ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਲਾਭ ਹੋ ਸਕਦਾ ਹੈ।

ਜੇ ਤੁਹਾਨੂੰ ਠੰਡ/ਜ਼ੁਕਾਮ ਲਗ ਜਾਵੇ ਜਾਂ ਫ਼ਲੂ ਦੇ ਲੱਛਣ ਹੋਣ, ਤਾਂ ਜਿੰਨੀ ਛੇਤੀ ਹੋ ਸਕੇ ਕੋਵਿਡ-19 ਦਾ ਟੈਸਟ ਕਰਵਾਉ।

ਜੇ ਟੈਸਟ ਦੱਸੇ ਕਿ ਤੁਸੀਂ ਕੋਵਿਡ-19 ਦੇ ਯਕੀਨੀ ਤੌਰ ਤੇ ਬੀਮਾਰ ਹੋ, ਤਾਂ ਤੁਸੀਂ ਕੋਵਿਡ-19 ਦੇ ਇਲਾਜ ਦਾ ਲਾਭ ਉਠਾ ਸਕਦੇ ਹੋ। ਕੋਵਿਡ-19 ਦੇ ਕਈ ਇਲਾਜ ਘਰ ਵਿੱਚ ਹੀ ਕਰ ਸਕਦੇ ਹੋ ਅਤੇ ਦੂਜਿਆਂ ਲਈ ਤੁਹਾਨੂੰ ਕਲੀਨੀਕ ਜਾਂ ਹਸਪਤਾਲ ਜਾਣਾ ਪੈ ਸਕਦਾ ਹੈ। ਲੱਛਣਾਂ ਦਾ ਪਤਾ ਲੱਗ ਜਾਣ ਦੇ 5-7 ਦਿਨ ਅੰਦਰ ਇਲਾਜ ਕਰਵਾਉਣਾ ਸਭ ਤੋਂ ਵੱਧ ਕਾਰਗਰ ਹੁੰਦਾ ਹੈ।

ਕੋਵਿਡ-19 ਦਾ ਇਲਾਜ ਕੈਂਸਰ ਦੀਆਂ ਦਵਾਈਆਂ ਵਿਰੁੱਧ ਵੀ ਕੰਮ ਕਰ ਸਕਦਾ ਹੈ। ਜ਼ਰੂਰੀ ਹੈ ਕਿ ਤੁਸੀਂ ਆਪਣੇ ਡਾਕਟਰ, ਦਵਾਫ਼ਰੋਸ਼ ਜਾਂ ਸਿਹਤ-ਪਰਦਾਨ ਕਰਤੇ ਨੂੰ ਦਸ ਦਿਉ ਕਿ ਤੁਸੀਂ ਕਿਹੜੀ, ਅਤੇ ਕਿਹੜੀਆਂ ਦਵਾਈਆਂ ਅਤੇ ਸਪਲਾਈ ਲੈ ਰਹੇ ਹੋ।

ਇਲਾਜ ਦੇ ਵੱਖ ਵੱਖ ਢੰਗਾਂ ਤੀਕ ਪਹੁੰਚ ਕਰਨੀ:

ਇਹ ਪਤਾ ਕਰਨ ਲਈ ਕਿ ਕੀ ਤੁਸੀਂ ਇਲਾਜ ਦਾ ਲਾਭ ਲੈ ਸਕਦੇ ਹੋ ਬੀ ਸੀ ਸਰਕਾਰ ਦੀ ਵੈੱਬਸਾਈਟ 'ਤੇ ਤੁਸੀਂ ਆਪਣੇ ਆਪ ਅਸੈਸਮੈਂਟ ਮੁਕੰਮਲ ਕਰ ਸਕਦੇ ਹੋ ਜਾਂ ਵਧੇਰੇ ਟੈਸਟਿੰਗ ਲਈ <https://covidtreatments.gov.bc.ca/>, ਬੀ ਸੀ ਦੀ ਫੋਨ ਲਾਈਨ: [1-888-COVID-19](tel:1-888-COVID-19) (1-888-268-4319)।

ਜਾਂ

- ਫੈਮਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ
- ਜੇ ਤੁਹਾਡਾ ਫੈਮਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਹੀਂ ਹੈ ਤਾਂ ਸਥਾਨਕ ਬੀ ਸੀ ਕੈਂਸਰ ਕੇਅਰ ਟੀਮ ਨਾਲ ਸੰਪਰਕ ਕਰੋ:

ਬੀ ਸੀ ਕੈਂਸਰ-ਐਬਟਸਫ਼ਰਡ:	604-851-4710
ਬੀ ਸੀ ਕੈਂਸਰ- ਕੈਲੋਨਾ:	250-862-4000
ਬੀ ਸੀ ਕੈਂਸਰ- ਪ੍ਰਿੰਸ ਜੋਰਜ:	250-565-2000
ਬੀ ਸੀ ਕੈਂਸਰ- ਸਰੀ:	604-930-2098
ਬੀ ਸੀ ਕੈਂਸਰ- ਵੈਨਕੂਵਰ:	604-877-6000
ਬੀ ਸੀ ਕੈਂਸਰ- ਵਿਕਟੋਰੀਆ:	250-519-5500

ਕੈਂਸਰ ਕੇਅਰ ਸੰਬੰਧੀ ਆਪਣੀ ਅਗਲੀ ਐਪੁਆਇੰਟਮੈਂਟ ਸਮੇਂ ਤੁਸੀਂ ਕੋਵਿਡ-19 ਦੇ ਇਲਾਜ ਦੇ ਢੰਗਾਂ ਅਤੇ ਸਰੋਕਾਰਾਂ ਬਾਰੇ ਆਪਣੀ ਹੈਲਥ ਕੇਅਰ ਟੀਮ ਨਾਲ ਵਿਚਾਰ-ਵਿਟਾਂਦਰਾ ਕਰ ਸਕਦੇ ਹੋ।

ਕੋਵਿਡ-19 ਤੋਂ ਬਚਾਅ ਕਰਨ ਲਈ ਸਭ ਤੋਂ ਉੱਤਮ ਉਪਾਅ ਵੈਕਸੀਨ ਹੁੰਦਾ ਹੈ। ਇਲਾਜ ਸੰਬੰਧੀ ਐਨਲਾਈਨ 'ਤੇ ਉਪਲਬਧ ਢੰਗਾਂ ਬਾਰੇ ਵਧੇਰੇ ਜਾਣਕਾਰੀ ਹੇਠ ਦਰਜ ਤੋਂ ਮਿਲ ਸਕਦੀ ਹੈ:

- <https://www2.gov.bc.ca/gov/content/covid-19/vaccine/treatments>
- www.bccancer.bc.ca/health-info/covid-19-and-cancer-information-for-patients

ਤੁਹਾਡਾ ਧੰਨਵਾਦ,

ਤੁਹਾਡੀ ਬੀ ਸੀ ਕੈਂਸਰ ਕੇਅਰ ਟੀਮ